

# ਅਕਸਰ ਪੁੱਛੇ ਜਾਣ ਵਾਲੇ ਸਵਾਲ

## ਕੋਈ ਸਵਾਲ ਹਨ? ਅਸੀਂ ਮਦਦ ਕਰ ਸਕਦੇ ਹਾਂ।

### ਵਾਸ਼ਿੰਗਟਨ SMALL BUSINESS FLEX FUND 2 ਲੋਨ ਲੈਣ ਲਈ ਕਿਸ ਕਿਸਮ ਦੇ ਕਾਰੋਬਾਰ ਯੋਗ ਹਨ?

ਫਲੈਕਸ ਫੰਡ ਲੋਨ ਲੈਣ ਵਾਸਤੇ ਯੋਗ ਹੋਣ ਲਈ, ਛੋਟੇ ਕਾਰੋਬਾਰ ਜਾਂ ਗੈਰ-ਲਾਭਕਾਰੀ ਸੰਗਠਨ ਵਿੱਚ 50 ਜਾਂ ਇਸ ਤੋਂ ਘੱਟ ਕਰਮਚਾਰੀ ਹੋਣੇ ਚਾਹੀਦੇ ਹਨ, ਲੋਨ ਲਈ ਐਪਲੀਕੇਸ਼ਨ ਦੇਣ ਦੇ ਸਮੇਂ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਤੋਂ ਕਾਰੋਬਾਰ ਚੱਲ ਰਿਹਾ ਹੋਣਾ ਚਾਹੀਦਾ ਹੈ, ਸਾਲਾਨਾ ਆਮਦਨ \$5 ਮਿਲੀਅਨ ਤੋਂ ਘੱਟ ਹੋਣੀ ਚਾਹੀਦੀ ਹੈ, ਪਿਛਲੇ ਅਤੇ ਅਨੁਮਾਨਿਤ ਨਕਦ ਪ੍ਰਵਾਹ ਦੁਆਰਾ ਕਰਜ਼ੇ ਦੀ ਅਦਾਇਗੀ ਕਰਨ ਦੀ ਕਾਬਲੀਅਤ ਦਿਖਾਈ ਦਿੰਦੀ ਹੈ ਅਤੇ ਵਾਸ਼ਿੰਗਟਨ ਰਾਜ ਵਿੱਚ ਕੰਮ-ਕਾਜ ਚੱਲ ਰਿਹਾ ਹੋਣਾ ਚਾਹੀਦਾ ਹੈ।

### ਇਹ ਪ੍ਰੋਗਰਾਮ ਦੂਜੇ ਲੋਨ ਫੰਡ ਨਾਲੋਂ ਕਿਵੇਂ ਅਲੱਗ ਹੈ?

ਵਾਸ਼ਿੰਗਟਨ Small Business Flex Fund 2 ਦੇ ਕੋਲ ਕਮਿਊਨਿਟੀ-ਆਧਾਰਿਤ ਰਿਣਦਾਤਾਵਾਂ ਦਾ ਇੱਕ ਨੈੱਟਵਰਕ ਹੈ ਜਿਹਨਾਂ ਦੇ ਕੋਲ ਵਾਸ਼ਿੰਗਟਨ ਵਿੱਚ ਸੀਮਿਤ ਸਰੋਤਾਂ ਅਤੇ ਸੀਮਿਤ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਮਿਊਨਿਟੀਆਂ ਦੇ ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਦੀ ਮਦਦ ਕਰਨ ਦਾ ਕਈ ਦਹਾਕਿਆਂ ਦਾ ਅਨੁਭਵ ਹੈ। ਇਹ ਕਮਿਊਨਿਟੀ-ਆਧਾਰਿਤ ਰਿਣਦਾਤਾ ਲੋਨ ਪ੍ਰਕਿਰਿਆ ਦੇ ਹਰ ਪੜਾਅ 'ਤੇ ਤੁਹਾਡੀ ਮਦਦ ਕਰ ਸਕਦੇ ਹਨ। Small Business Flex Fund 2 ਦਾ ਉਦੇਸ਼ ਕ੍ਰੈਡਿਟ ਸਕੋਰ ਜਾਂ ਕੀਮਤੀ ਚੀਜ਼ ਗਹਿਣੇ ਰੱਖਣ ਵਰਗੀਆਂ ਲੋੜਾਂ ਅਤੇ ਕਲੋਜ਼ਿੰਗ ਦੀਆਂ ਲਾਗਤਾਂ ਤੋਂ ਬਾਹਰ ਲਿੱਤੀਆਂ ਜਾਣ ਵਾਲੀਆਂ ਓਰੀਜੀਨੇਸ਼ਨ ਫੀਸਾਂ ਨੂੰ ਹਟਾ ਕੇ ਵਿੱਤੀ ਸਹਾਇਤਾ ਹਾਸਲ ਕਰਨ ਵਿੱਚ ਪੇਸ਼ ਆਉਣ ਵਾਲੀਆਂ ਰੁਕਾਵਟਾਂ ਨੂੰ ਘਟਾਉਣਾ ਵੀ ਹੈ। ਫੰਡ ਦੀ ਵਰਤੋਂ ਤੁਹਾਡੇ ਕਾਰੋਬਾਰ ਦੀਆਂ ਲੋੜਾਂ ਅਤੇ ਉਦੇਸ਼ਾਂ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ।

### ਕੀ ਮੈਨੂੰ ਕੋਈ ਕੀਮਤੀ ਚੀਜ਼ ਗਹਿਣੇ ਰੱਖਣੀ ਪਵੇਗੀ?

ਯੋਗ ਹੋਣ ਲਈ ਕੋਈ ਵੀ ਕੀਮਤੀ ਚੀਜ਼ ਗਹਿਣੇ ਰੱਖਣ ਦੀ ਲੋੜ ਨਹੀਂ ਹੈ। ਤੁਹਾਨੂੰ ਕਿਸੇ ਖਾਸ ਸੰਪੱਤੀ ਜਾਂ ਉਪਕਰਣ ਦੀ ਵੀ ਲੋੜ ਨਹੀਂ ਹੈ। ਹਾਲਾਂਕਿ, ਕਾਰੋਬਾਰੀ ਸੰਪੱਤੀਆਂ ਉੱਤੇ ਸਮੁੱਚਾ ਪਹਿਲਾ ਜਾਂ ਦੂਜਾ ਅਧਿਕਾਰ ਦਾਇਰ ਕੀਤਾ ਜਾਵੇਗਾ, ਅਤੇ ਤੁਹਾਡਾ ਰਿਣਦਾਤਾ ਕੋਈ ਹੋਰ, ਖਾਸ ਚੀਜ਼ ਗਹਿਣੇ ਰੱਖਣ ਲਈ ਬੇਨਤੀ ਕਰ ਸਕਦਾ ਹੈ। ਕਾਰੋਬਾਰ ਵਿੱਚ 20% ਜਾਂ ਇਸ ਤੋਂ ਵੱਧ ਦੀ ਮਲਕੀਅਤ ਵਾਲੇ ਵਿਅਕਤੀਆਂ ਲਈ ਨਿੱਜੀ ਗਰੰਟੀ ਦੀ ਲੋੜ ਪਵੇਗੀ।

### ਲੋਨ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾ ਸਕਦੀ ਹੈ?

ਵਾਸ਼ਿੰਗਟਨ Small Business Flex Fund 2 ਲੋਨ ਦੀ ਵਰਤੋਂ ਕਾਰੋਬਾਰ ਦੀਆਂ ਅਨੇਕਾਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ ਜਿਸ ਵਿੱਚ ਤਨਖਾਹਾਂ, ਕਿਰਾਇਆ ਅਤੇ ਬਿਜਲੀ-ਪਾਣੀ ਦੇ ਬਿਲ, ਬਿਲਡਿੰਗ ਵਿੱਚ ਸੁਧਾਰ, ਮਾਰਕੀਟਿੰਗ ਅਤੇ ਇਸਤਿਹਾਰਬਾਜ਼ੀ, ਸਪਲਾਈ ਅਤੇ ਹੋਰ ਕਾਰੋਬਾਰੀ ਖਰਚੇ ਸ਼ਾਮਲ ਹਨ। ਲੋਨ ਦੀ ਵਰਤੋਂ ਪੈਸਿਵ ਰੀਅਲ ਅਸਟੇਟ ਵਿੱਚ ਨਿਵੇਸ਼ ਕਰਨ, ਲੋਥੀ ਸੰਬੰਧੀ ਗਤੀਵਿਧੀਆਂ ਕਰਨ, ਸਿਕਿਊਰਿਟੀ ਟਰੇਡਿੰਗ ਵਿੱਚ ਭਾਗ ਲੈਣ, ਅਜਿਹੀਆਂ ਗਤੀਵਿਧੀਆਂ ਕਰਨ ਜੋ ਫੈਡਰਲ ਜਾਂ ਵਾਸ਼ਿੰਗਟਨ ਰਾਜ ਦੇ ਕਾਨੂੰਨ ਦੁਆਰਾ ਵਰਜਿਤ ਹਨ, ਜਾਂ ਕੁਝ ਹੋਰ ਵਰਜਿਤ ਗਤੀਵਿਧੀਆਂ ਕਰਨ ਲਈ ਨਹੀਂ ਕੀਤੀ ਜਾ ਸਕਦੀ।

ਜਦੋਂ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਨੂੰ ਕਮਿਊਨਿਟੀ ਰਿਣਦਾਤਾ ਨੂੰ ਲੋਨ ਦੀ ਰਕਮ ਦੀ ਪ੍ਰਸਤਾਵਿਤ ਵਰਤੋਂ ਦਾ ਵੇਰਵਾ ਦੇਣਾ ਪਵੇਗਾ।



### ਸਥਾਨਕ, ਕਮਿਊਨਿਟੀ-ਆਧਾਰਿਤ ਰਿਣਦਾਤੇ ਕੌਣ ਹਨ?

ਜਿਹੜੀ ਚੀਜ਼ ਵਾਸ਼ਿੰਗਟਨ Small Business Flex Fund 2 ਨੂੰ ਦੂਜੇ ਲੋਨ ਪ੍ਰੋਗਰਾਮਾਂ ਤੋਂ ਅਲੱਗ ਬਣਾਉਂਦੀ ਹੈ ਉਹ ਹੈ ਸਾਡੇ ਗੈਰ-ਲਾਭਕਾਰੀ, ਕਮਿਊਨਿਟੀ-ਆਧਾਰਿਤ ਰਿਣਦਾਤਿਆਂ ਦਾ ਨੈੱਟਵਰਕ। 40 ਤੋਂ ਵੀ ਵੱਧ ਸਾਲਾਂ ਤੋਂ, ਇਹ Community Development Financial Institutions (CDFIs, ਕਮਿਊਨਿਟੀ ਡਿਵੈਲਪਮੈਂਟ ਫਾਈਨੈਂਸੀਅਲ ਇੰਸਟੀਚਿਊਸ਼ਨ) ਸਥਾਨਕ ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਦੇ ਵਿਕਾਸ ਵਿੱਚ ਮਦਦ ਕਰਨ ਲਈ ਡਟੇ ਹੋਏ ਹਨ। CDFIs ਇਤਿਹਾਸਕ ਤੌਰ 'ਤੇ ਸੀਮਿਤ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਮਿਊਨਿਟੀਆਂ ਦੀਆਂ ਵਿਲੱਖਣ ਲੋੜਾਂ ਨੂੰ ਪੂਰਾ ਕਰਨ ਲਈ ਮੌਜੂਦ ਹਨ ਅਤੇ ਇਹਨਾਂ ਕੋਲ ਇਹਨਾਂ ਕਮਿਊਨਿਟੀਆਂ ਦੇ ਕਰਜ਼ਦਾਰਾਂ ਨੂੰ ਲੋਨ ਦੇਣ ਦਾ ਕਈ ਸਾਲਾਂ ਦਾ ਅਨੁਭਵ ਹੈ।

### ਜੇ ਮੈਨੂੰ ਲੋਨ ਦੀ ਐਪਲੀਕੇਸ਼ਨ ਲਈ ਮਦਦ ਚਾਹੀਦੀ ਹੈ ਤਾਂ ਕੀ ਕਰਨਾ ਹੋਵੇਗਾ?

ਜਦੋਂ ਤੁਸੀਂ SmallBusinessFlexFund.org 'ਤੇ ਜਾਂਦੇ ਹੋ ਤਾਂ ਤੁਹਾਨੂੰ ਇੱਕ ਸਥਾਨਕ, ਕਮਿਊਨਿਟੀ-ਆਧਾਰਿਤ ਰਿਣਦਾਤਾ ਨਾਲ ਕਨੈਕਟ ਕੀਤਾ ਜਾਵੇਗਾ ਜੋ ਐਪਲੀਕੇਸ਼ਨ ਦੇ ਹਰ ਪੜਾਅ ਵਿੱਚ ਤੁਹਾਡਾ ਸਾਥ ਦੇਵੇਗਾ ਅਤੇ ਵਾਧੂ ਸਹਾਇਤਾ ਸੇਵਾਵਾਂ ਪ੍ਰਦਾਨ ਕਰੇਗਾ।

### ਲੋਨ ਦੀਆਂ ਸ਼ਰਤਾਂ ਕੀ ਹਨ?

ਲੋਨ ਦੀ ਮਿਆਦ 36 ਤੋਂ 72-ਮਹੀਨੇ ਤੱਕ ਹੈ  
ਤੁਸੀਂ \$250,000 ਤੱਕ ਦਾ ਲੋਨ ਲੈ ਸਕਦੇ ਹੋ  
ਦਰਾਂ WSI ਪ੍ਰਾਈਮ ਦਰ ਤੋਂ 1-4% ਵੱਧ ਹਨ  
ਲੋਨ ਦੀ ਪੂਰੀ ਮਿਆਦ ਤੱਕ ਸਥਿਰ ਯਾਨੀ ਕਿ ਫਿਕਸਡ ਵਿਆਜ ਦਰ ਹੈ  
ਸਮੇਂ ਤੋਂ ਪਹਿਲਾਂ ਅਦਾਇਗੀ ਕਰਨ 'ਤੇ ਕੋਈ ਜੁਰਮਾਨਾ ਨਹੀਂ ਹੈ

### ਕੀ ਪ੍ਰੀ-ਐਪਲੀਕੇਸ਼ਨ ਨੂੰ ਪੂਰਾ ਕਰਨ ਨਾਲ ਇਹ ਗਰੰਟੀ ਮਿਲ ਜਾਂਦੀ ਹੈ ਕਿ ਮੇਰਾ ਕਿਸੇ ਪ੍ਰੋਗਰਾਮ ਰਿਣਦਾਤੇ ਨਾਲ ਮੇਲ ਕੀਤਾ ਜਾਵੇਗਾ?

ਨਹੀਂ। ਭਾਵੇਂ ਪ੍ਰੋਗਰਾਮ ਦੀ ਯੋਗਤਾ ਦੇ ਲਈ ਮਾਪਦੰਡ ਬਹੁਤ ਹੀ ਮਾਮੂਲੀ ਹਨ ਜੋ ਅਪਲਾਈ ਕਰਨ ਲਈ ਲੋੜੀਂਦੇ ਹਨ (ਉਦਾਹਰਨ ਦੇ ਲਈ, ਘੱਟੋ-ਘੱਟ ਇੱਕ ਸਾਲ ਪਹਿਲਾਂ ਤੋਂ ਕਾਰੋਬਾਰ ਚੱਲ ਰਿਹਾ ਹੋਣਾ ਚਾਹੀਦਾ ਹੈ, 50 ਤੋਂ ਘੱਟ ਕਰਮਚਾਰੀ ਹੋਣੇ ਚਾਹੀਦੇ ਹਨ, ਸਾਲਾਨਾ ਆਮਦਨ ਵਿੱਚ \$5 ਮਿਲੀਅਨ ਤੋਂ ਘੱਟ ਹੋਣੀ ਚਾਹੀਦੀ ਹੈ), ਭਾਗ ਲੈਣ ਵਾਲੇ ਕਮਿਊਨਿਟੀ-ਆਧਾਰਿਤ ਰਿਣਦਾਤੇ ਲੋਨ ਦੇਣ ਲਈ ਆਪਣੇ ਖੁਦ ਦੇ ਮਾਪਦੰਡ ਵੀ ਲਾਗੂ ਕਰਦੇ ਹਨ। ਜਿਹੜਾ ਬਿਨੈਕਾਰ ਰਿਣਦਾਤਾਵਾਂ ਦੁਆਰਾ ਨਿਰਧਾਰਤ ਮਾਪਦੰਡ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦਾ ਹੈ, ਉਹਨਾਂ ਨੂੰ ਲੋਨ ਨਹੀਂ ਮਿਲੇਗਾ ਅਤੇ ਰਿਣਦਾਤੇ ਨਾਲ ਮੇਲ ਨਹੀਂ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਰਾਜ ਦੀਆਂ ਕਾਰੋਬਾਰੀ ਸਹਾਇਤਾ ਸੰਸਥਾਵਾਂ ਦੇ ਨੈੱਟਵਰਕ ਨਾਲ ਸਲਾਹ-ਮਸ਼ਵਰਾ ਕਰਨ ਦੀ ਸਲਾਹ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਭਾਗ ਲੈਣ ਵਾਲੇ ਰਿਣਦਾਤਿਆਂ ਦੇ ਇੱਕ ਵੰਨ-ਸੁਵੰਨੇ ਸਮੂਹ ਦੀ ਭਾਲ ਕਰਦਾ ਹੈ ਜੋ ਕਈ ਭੂਗੋਲਿਕ ਖੇਤਰਾਂ, ਉਦਯੋਗਾਂ ਅਤੇ ਹੋਰ ਕਾਰਕਾਂ ਦੇ ਅਧੀਨ ਸਭ ਤੋਂ ਵੱਧ ਕਵਰੇਜ ਪ੍ਰਦਾਨ ਕਰਦੇ ਹੋਣ ਤਾਂ ਜੋ ਪ੍ਰੋਗਰਾਮ ਦੇ ਬਿਨੈਕਾਰਾਂ ਦਾ ਰਿਣਦਾਤਿਆਂ ਨਾਲ ਵੱਧ ਤੋਂ ਵੱਧ ਮੇਲ ਹੋ ਸਕੇ।

### ਜੇਕਰ ਮੇਰਾ ਪ੍ਰੋਗਰਾਮ ਦੇ ਕਿਸੇ ਰਿਣਦਾਤੇ ਨਾਲ ਮੇਲ ਹੋ ਜਾਂਦਾ ਹੈ, ਤਾਂ ਕੀ ਮੈਨੂੰ ਲੋਨ ਮਿਲੇਗਾ?

ਫੰਡਿੰਗ ਦੀ ਰਕਮ ਸੀਮਿਤ ਅਤੇ ਐਪਲੀਕੇਸ਼ਨਾਂ ਦੀ ਅਨੁਮਾਨਿਤ ਗਿਣਤੀ ਜ਼ਿਆਦਾ ਹੋਣ ਦੇ ਕਾਰਨ, ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਸਾਰੇ ਬਿਨੈਕਾਰ ਲੋਨ ਪ੍ਰਾਪਤ ਨਾ ਕਰ ਸਕਣ। ਕਿਰਪਾ ਕਰਕੇ ਇਹ ਵੀ ਨੋਟ ਕਰੋ ਕਿ ਐਪਲੀਕੇਸ਼ਨ ਜਮ੍ਹਾਂ ਕਰਵਾਉਣਾ ਲੋਨ ਲਈ ਤੁਹਾਡੀ ਯੋਗਤਾ ਨੂੰ ਨਹੀਂ ਦਰਸਾਉਂਦਾ ਹੈ ਅਤੇ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਲੋਨ ਨੂੰ ਮਨਜ਼ੂਰ ਜਾਂ ਫੰਡ ਕੀਤਾ ਜਾਵੇਗਾ। ਤੁਹਾਡੇ ਰਿਣਦਾਤੇ ਵੱਲੋਂ ਤੁਹਾਡੀ ਐਪਲੀਕੇਸ਼ਨ ਵਿੱਚ ਤੁਹਾਨੂੰ ਵਾਧੂ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਜਾਵੇਗਾ ਜੋ ਲੋਨ ਲਈ ਤੁਹਾਡੀ ਯੋਗਤਾ ਨਿਰਧਾਰਤ ਕਰੇਗੀ। ਇੱਕ ਐਪਲੀਕੇਸ਼ਨ ਉੱਤੇ ਪ੍ਰਕਿਰਿਆ ਕਰਨ ਵਿੱਚ ਲੱਗਣ ਵਾਲਾ ਸਮਾਂ ਮੇਲ ਖਾਣ ਵਾਲੇ ਕਮਿਊਨਿਟੀ-ਆਧਾਰਿਤ ਰਿਣਦਾਤੇ ਨੂੰ ਪ੍ਰਾਪਤ ਹੋਈਆਂ ਐਪਲੀਕੇਸ਼ਨਾਂ ਦੀ ਗਿਣਤੀ ਉੱਤੇ ਨਿਰਭਰ ਕਰੇਗਾ।

ਕੀ ਇਸ ਲੋਨ ਵਾਸਤੇ ਅਪਲਾਈ ਕਰਨ ਲਈ ਮੇਰਾ ਕਾਰੋਬਾਰ ਵਾਸ਼ਿੰਗਟਨ ਵਿੱਚ ਆਧਾਰਿਤ ਹੋਣਾ ਜ਼ਰੂਰੀ ਹੈ?  
ਹਾਂ, ਮੁੱਖ ਦਫ਼ਤਰ ਜਾਂ ਹੈੱਡਕੁਆਰਟਰ ਵਾਸ਼ਿੰਗਟਨ ਵਿੱਚ ਸਥਿਤ ਹੋਣਾ ਚਾਹੀਦਾ ਹੈ।

### ਕੀ ਵਾਸ਼ਿੰਗਟਨ SMALL BUSINESS FLEX FUND 2 ਲੋਨ ਮੁਆਫੀਯੋਗ ਹੈ?

Flex Fund ਮੁਆਫੀਯੋਗ ਜਾਂ ਗ੍ਰਾਂਟ ਪ੍ਰੋਗਰਾਮ ਨਹੀਂ ਹੈ। ਕਰਜ਼ਦਾਰ ਨੂੰ ਲੋਨ 'ਤੇ ਨਿਰਭਰ ਕਰਦੇ ਹੋਏ, 3-6 ਸਾਲਾਂ ਵਿੱਚ ਵਿਆਜ ਸਮੇਤ ਲੋਨ ਦੀ ਪੂਰੀ ਰਕਮ ਵਾਪਸ ਕਰਨੀ ਪਵੇਗੀ।

### ਜੇਕਰ ਮੇਰਾ ਭੁਗਤਾਨ ਰਹਿ ਜਾਂਦਾ ਹੈ ਤਾਂ ਕੀ ਹੋਵੇਗਾ?

ਜੇਕਰ ਤੁਸੀਂ ਸਮੇਂ ਸਿਰ ਲੋਨ ਦਾ ਭੁਗਤਾਨ ਨਹੀਂ ਕਰਦੇ ਹੋ, ਤਾਂ ਕਮਿਊਨਿਟੀ-ਆਧਾਰਿਤ ਰਿਣਦਾਤਾ ਦੇ ਨਿਰਦੇਸ਼ ਅਨੁਸਾਰ ਤੁਹਾਨੂੰ ਲੇਟ ਫੀਸ ਦੇਣੀ ਪੈ ਸਕਦੀ ਹੈ। ਭੁਗਤਾਨ ਕਰਨ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਲੋਨ ਨੂੰ ਡਿਫਾਲਟ ਘੋਸ਼ਿਤ ਕੀਤਾ ਜਾ ਸਕਦਾ ਹੈ। ਲੋਨ ਦੀ ਐਪਲੀਕੇਸ਼ਨ ਦੀ ਪ੍ਰਕਿਰਿਆ ਦੇ ਦੌਰਾਨ, ਤੁਸੀਂ ਦੇਰੀ ਨਾਲ ਭੁਗਤਾਨ ਕਰਨ ਅਤੇ ਡਿਫਾਲਟ ਘੋਸ਼ਿਤ ਹੋਣ ਦੇ ਵੇਰਵਿਆਂ ਨੂੰ ਸਮਝ ਸਕੋ, ਇਸਦੇ ਲਈ ਤੁਹਾਡਾ ਕਮਿਊਨਿਟੀ-ਆਧਾਰਿਤ ਰਿਣਦਾਤਾ ਤੁਹਾਡੇ ਨਾਲ ਲੋਨ ਦੇ ਸਮਝੌਤੇ ਦੀਆਂ ਪੂਰੀਆਂ ਸ਼ਰਤਾਂ ਉੱਤੇ ਚਰਚਾ ਕਰੇਗਾ।

### ਲੋਨ ਲੈਣ ਲਈ ਕਿਸ ਕਿਸਮ ਦੇ ਕਾਰੋਬਾਰ ਯੋਗ ਨਹੀਂ ਹਨ?

ਅਜਿਹੇ ਕਾਰੋਬਾਰਾਂ ਯੋਗ ਨਹੀਂ ਹਨ:

ਭੰਗ/ਗਾਂਜੇ ਨਾਲ ਜੁੜੇ ਕਾਰੋਬਾਰ ਜਾਂ ਅਜਿਹੀਆਂ ਗਤੀਵਿਧੀਆਂ ਨਾਲ ਜੁੜੇ ਸੰਗਠਨ ਜਿਹਨਾਂ ਉੱਤੇ ਫੈਡਰਲ ਦੇ ਕਾਨੂੰਨ ਜਾਂ ਜਿੱਥੇ ਕਾਰੋਬਾਰ ਸਥਿਤ ਹੈ ਉੱਥੇ ਦੇ ਅਧਿਕਾਰ ਖੇਤਰ ਵਿੱਚ ਲਾਗੂ ਕਾਨੂੰਨ ਦੁਆਰਾ ਪਾਬੰਦੀ ਲਗਾਈ ਗਈ ਹੈ

ਪੈਸਿਵ ਰੀਅਲ ਅਸਟੇਟ ਵਿੱਚ ਨਿਵੇਸ਼ ਜਾਂ ਸਿਕਿਉਰਿਟੀਜ਼ ਦੀ ਖਰੀਦ

ਲੋਬੀ ਸੰਬੰਧੀ ਗਤੀਵਿਧੀਆਂ ਜਾਂ ਪਿਰਾਮਿਡ ਸੇਲ ਨਾਲ ਜੁੜੇ ਸੰਗਠਨ

ਮੁੱਖ ਤੌਰ 'ਤੇ ਜੂਏ ਲਈ ਜਾਂ ਜੂਏ ਦੀ ਸਹੂਲਤ ਲਈ ਵਰਤੇ ਜਾਣ ਵਾਲੇ ਸੰਗਠਨ

ਸੱਟੋਬਾਜ਼ੀ ਦੀਆਂ ਗਤੀਵਿਧੀਆਂ ਨਾਲ ਜੁੜੇ ਕਾਰੋਬਾਰ ਜੋ ਵਪਾਰ ਦੇ ਆਮ ਤਰੀਕਿਆਂ ਦੀ ਬਜਾਏ ਕੀਮਤ ਵਿੱਚ ਹੋਣ ਵਾਲੇ ਵਾਧੇ-ਘਾਟੇ ਰਾਹੀਂ ਮੁਨਾਫ਼ਾ ਕਮਾਉਂਦੇ ਹਨ, ਜਿਵੇਂ ਕਿ ਕਮੇਡਿਟੀ ਫਿਊਚਰਜ਼ ਟਰੇਡਿੰਗ ਜਾਂ ਪੈਸਿਵ ਰੀਅਲ ਅਸਟੇਟ ਨਿਵੇਸ਼

ਕਮਿਊਨਿਟੀ ਡਿਵੈਲਪਮੈਂਟ ਵਿੱਤੀ ਸੰਸਥਾਵਾਂ ਅਤੇ ਟ੍ਰਾਈਬਲ ਇੰਟਰਪ੍ਰਾਇਜ਼ ਜੋ ਕਿ ਡਿਪਾਜ਼ਿਟਰੀ ਸੰਸਥਾਵਾਂ ਜਾਂ ਬੈਂਕ ਹੋਲਡਿੰਗ ਕੰਪਨੀਆਂ ਨਹੀਂ ਹਨ, ਉਹਨਾਂ ਤੋਂ ਇਲਾਵਾ ਅਜਿਹੇ ਕਾਰੋਬਾਰ ਜੋ ਕਰਜ਼ਾ ਦੇਣ ਵਾਲੀਆਂ ਗਤੀਵਿਧੀਆਂ ਰਾਹੀਂ ਆਪਣੀ ਅੱਧ ਤੋਂ ਵੱਧ ਸਾਲਾਨਾ ਆਮਦਨ ਕਮਾਉਂਦੇ ਹਨ

ਅਜਿਹੇ ਕਾਰੋਬਾਰ ਜੋ ਫੈਡਰਲ ਜਾਂ ਰਾਜ ਦੇ ਬਕਾਇਆ ਇਨਕਮ ਟੈਕਸ ਦੀ ਅਦਾਇਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਬਸ਼ਰਤ ਉਧਾਰ ਲੈਣ ਵਾਲੇ ਛੋਟੇ ਕਾਰੋਬਾਰ ਵਾਲੇ ਕਰਜ਼ਦਾਰ ਕੋਲ ਸੰਬੰਧਿਤ ਟੈਕਸ ਅਥਾਰਟੀ ਦੇ ਨਾਲ ਕੋਈ ਭੁਗਤਾਨ ਯੋਜਨਾ ਨਹੀਂ ਹੁੰਦੀ



ਸ਼ੁਰੂਆਤ ਕਿਵੇਂ ਕਰਨੀ ਹੈ?  
SmallBusinessFlexFund.org 'ਤੇ ਜਾਓ



## ਵਾਸ਼ਿੰਗਟਨ SMALL BUSINESS FLEX FUND 2 ਤੋਂ ਲੈਣ ਲਈ ਕਿਹੜੀ ਜਾਣਕਾਰੀ ਲੋੜੀਂਦੀ ਹੋਵੇਗੀ?

ਤੁਹਾਡੀ ਪੂਰੀ ਲੈਨ ਐਪਲੀਕੇਸ਼ਨ ਦੇ ਹਿੱਸੇ ਵਜੋਂ, ਤੁਹਾਨੂੰ ਕਮਿਊਨਿਟੀ ਰਿਣਦਾਤਾ ਨੂੰ ਹੇਠਾਂ ਦਿੱਤੇ ਦਸਤਾਵੇਜ਼ ਪ੍ਰਦਾਨ ਕਰਨ ਦੀ ਲੋੜ ਪਵੇਗੀ:

ਸਭ ਤੋਂ ਹਾਲ ਹੀ ਵਿੱਚ ਭਰੇ 2 ਟੈਕਸ ਰਿਟਰਨ, ਜੇਕਰ ਉਪਲਬਧ ਹਨ ਅਤੇ ਰਿਣਦਾਤਾ ਦੁਆਰਾ ਲੋੜੀਂਦੇ ਹਨ;

ਬੈਂਕ ਸਟੇਟਮੈਂਟਾਂ ਅਤੇ/ਜਾਂ ਅੰਦਰੂਨੀ ਤੌਰ 'ਤੇ ਤਿਆਰ ਵਿੱਤੀ ਸਟੇਟਮੈਂਟਾਂ;

ਕਾਰੋਬਾਰ ਦੀ 20% ਤੋਂ ਵੱਧ ਮਲਕੀਅਤ ਵਾਲੇ ਮਾਲਕਾਂ ਬਾਰੇ ਜਾਣਕਾਰੀ, ਜਿਸ ਵਿੱਚ ਉਹਨਾਂ ਦਾ ਨਾਮ, ਪਤਾ, SSN, EIN ਜਾਂ ITIN, ਫੋਨ ਨੰਬਰ, ਈਮੇਲ, ਮਲਕੀਅਤ ਦੀ ਪ੍ਰਤੀਸ਼ਠ ਅਤੇ ਫੋਟੋ ID ਸ਼ਾਮਲ ਹੈ;

ਐਗਜ਼ੀਕਿਊਟਿਵ ਅਟੈਸਟੇਸ਼ਨ ਫਾਰਮ (ਕਮਿਊਨਿਟੀ ਰਿਣਦਾਤਾ ਦੁਆਰਾ ਮੁਹੱਈਆ ਕੀਤਾ ਜਾਣਾ ਹੈ);

ਕਾਰੋਬਾਰ ਜਾਂ ਗੈਰ-ਲਾਭਕਾਰੀ ਸੰਗਠਨ ਦੇ ਕਾਨੂੰਨੀ ਗਠਨ ਦਾ ਸਬੂਤ (ਜਿਵੇਂ ਕਿ, ਗਠਨ ਦਾ ਕਾਨੂੰਨੀ ਬਿਓਰਾ ਅਤੇ ਉਪ-ਨਿਯਮ);

ਨਿੱਜੀ ਗਰੰਟੀ (ਸਿਰਫ਼ ਕਾਰੋਬਾਰਾਂ ਲਈ); ਅਤੇ

ਐਪਲੀਕੇਸ਼ਨ ਦੇਣ ਦੇ ਸਮੇਂ ਜਾਂ ਬਾਅਦ ਵਿੱਚ ਕਮਿਊਨਿਟੀ ਰਿਣਦਾਤਾ ਦੁਆਰਾ ਲੋੜੀਂਦੇ ਹੋਰ ਦਸਤਾਵੇਜ਼

ਭਾਗ ਲੈਣ ਵਾਲਾ ਕਮਿਊਨਿਟੀ ਰਿਣਦਾਤਾ ਲੋੜੀਂਦੇ ਦਸਤਾਵੇਜ਼ਾਂ ਨੂੰ ਇਕੱਤਰ ਕਰਨ, ਕੋਈ ਵੀ ਕ੍ਰੈਡਿਟ ਜਾਂਚ ਕਰਨ ਅਤੇ ਐਪਲੀਕੇਸ਼ਨ ਦੀ ਸਮੀਖਿਆ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਲਈ ਤੁਹਾਡੇ ਨਾਲ ਸੰਪਰਕ ਕਰੇਗਾ।

ਅੱਜ ਹੀ ਆਪਣੇ ਕਮਿਊਨਿਟੀ-ਆਧਾਰਿਤ ਰਿਣਦਾਤੇ ਦੇ ਨਾਲ ਜੁੜੋ!

ਵਾਸ਼ਿੰਗਟਨ State Small Business Credit Initiative (SSBCI, ਸਟੇਟ ਸਮਾਲ ਬਿਜ਼ਨਸ ਕ੍ਰੈਡਿਟ ਇਨੀਸ਼ੀਏਟਿਵ) ਪੂਰੇ ਵਾਸ਼ਿੰਗਟਨ ਵਿੱਚ ਛੋਟੇ ਕਾਰੋਬਾਰਾਂ ਅਤੇ ਗੈਰ-ਲਾਭਕਾਰੀ ਸੰਗਠਨਾਂ ਨੂੰ ਬਹੁਤ ਹੀ ਜ਼ਰੂਰੀ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ, ਖਾਸ ਤੌਰ 'ਤੇ ਉਹਨਾਂ ਕਮਿਊਨਿਟੀਆਂ ਨੂੰ ਜਿਹਨਾਂ ਕੋਲ ਸਰੋਤਾਂ ਅਤੇ ਬੈਂਕਿੰਗ ਸੇਵਾਵਾਂ ਤੱਕ ਸੀਮਿਤ ਪਹੁੰਚ ਹੈ। SSBCI ਦਾ ਸੰਚਾਲਨ ਵਾਸ਼ਿੰਗਟਨ ਸਟੇਟ Department of Commerce (ਡਿਪਾਰਟਮੈਂਟ ਆਫ਼ ਕਾਮਰਸ) ਦੁਆਰਾ ਅਮਰੀਕਾ ਦੇ Department of Treasury (ਡਿਪਾਰਟਮੈਂਟ ਆਫ਼ ਟ੍ਰੇਜ਼ਰੀ) ਅਤੇ ਰਾਜ ਭਰ ਦੇ ਵਿੱਤੀ ਸੰਗਠਨਾਂ ਦੇ ਨਾਲ ਪਾਰਟਨਰਸ਼ਿਪ ਵਿੱਚ ਕੀਤਾ ਜਾਂਦਾ ਹੈ। ਹੋਰ ਜਾਣਕਾਰੀ ਦੇ ਲਈ, <https://bit.ly/wa-small-biz-loans> 'ਤੇ ਜਾਓ।

[SMALLBUSINESSFLEXFUND.ORG](https://smallbusinessflexfund.org)

